

Sri Guru Granth Sahib

Displaying 693 of

ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

Maeree Maeree Kairo Karathae Dhurajodhhan Sae Bhaae ॥

The Kaurvas, who had brothers like Duryodhan, used to proclaim, ""This is ours! This is ours!""

ਧਨਾਸਰੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧

Raag Dhanaasree Bhagat Namdev

ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥

Baareh Jojan Shhathra Chalai Thhaa Dhaehee Girajhan Khaae ॥2॥

Their royal procession extended over sixty miles, and yet their bodies were eaten by vultures. ॥2॥

ਧਨਾਸਰੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧

Raag Dhanaasree Bhagat Namdev

ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥

Sarab Suoein Kee Lankaa Hothee Raavan Sae Adhhikaaee ॥

Sri Lanka was totally rich with gold; was anyone greater than its ruler Raavan?

ਧਨਾਸਰੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧

Raag Dhanaasree Bhagat Namdev

ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

Kehaa Bhaeiou Dhar Baandhhae Haathhee Khin Mehi Bhee Paraaee ॥3॥

What happened to the elephants, tethered at his gate? In an instant, it all belonged to someone else. ॥3॥

ਧਨਾਸਰੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੨

Raag Dhanaasree Bhagat Namdev

ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥

Dhurabaasaa Sio Karath Thagouree Jaadhav Eae Fal Paaee ॥

The Yaadvas deceived Durbaasaa, and received their rewards.

ਧਨਾਸਰੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੩

Raag Dhanaasree Bhagat Namdev

ਕ੍ਰਿਪਾ ਕਰੀ ਜਨ ਅਪੁਨੇ ਉਪਰ ਨਾਮਦੇਉ ਹਰਿ ਗੁਨ ਗਾਏ ॥੪॥੧॥

Kirapaa Karee Jan Apunae Oopar Naamadhaeo Har Gun Gaaeae ||4||1||

The Lord has shown mercy to His humble servant, and now Naam Dayv sings the Glorious Praises of the Lord. ||4||1||

ਧਨਾਸਰੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੩

Raag Dhanaasree Bhagat Namdev

ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ ਨਾਵਉ ॥

Dhas Bairaagan Mohi Bas Keenhee Panchahu Kaa Mitt Naavo ||

I have brought the ten sensory organs under my control, and erased every trace of the five thieves.

ਧਨਾਸਰੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੪

Raag Dhanaasree Bhagat Namdev

ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥

Sathar Dhoe Bharae Anmrith Sar Bikh Ko Maar Kadtaavo ||1||

I have filled the seventy-two thousand nerve channels with Ambrosial Nectar, and drained out the poison.

||1||

ਧਨਾਸਰੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੪

Raag Dhanaasree Bhagat Namdev

ਪਾਛੈ ਬਹੁਰਿ ਨ ਆਵਨੁ ਪਾਵਉ ॥

Paashhai Bahur N Aavan Paavo ||

I shall not come into the world again.

ਧਨਾਸਰੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੫

Raag Dhanaasree Bhagat Namdev

ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥

Anmrith Baanee Ghatt Thae Oucharo Aatham Ko Samajhaavo ||1|| Rehaao ||

I chant the Ambrosial Bani of the Word from the depths of my heart, and I have instructed my soul.

||1||Pause||

ਧਨਾਸਰੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੫

Raag Dhanaasree Bhagat Namdev

ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿਨਤਿ ਲਗਿ ਪਾਵਉ ॥

Bajar Kuthaar Mohi Hai Shheenaan Kar Minnath Lag Paavo ||

I fell at the Guru's feet and begged of Him; with the mighty axe, I have chopped off emotional attachment.

ਧਨਾਸਰੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੬

Raag Dhanaasree Bhagat Namdev

ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥

Santhan Kae Ham Oulattae Saevak Bhagathan Thae Ddarapaavo ||2||

Turning away from the world, I have become the servant of the Saints; I fear no one except the Lord's devotees. ||2||

ਧਨਾਸਰੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੬

Raag Dhanaasree Bhagat Namdev

ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥

Eih Sansaar Thae Thab Hee Shhootto Jo Maaeiaa Neh Lapattaavo ||

I shall be released from this world, when I stop clinging to Maya.

ਧਨਾਸਰੀ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੭

Raag Dhanaasree Bhagat Namdev

ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥

Maaeiaa Naam Garabh Jon Kaa Thih Thaj Dharasan Paavo ||3||

Maya is the name of the power which causes us to be born; renouncing it, we obtain the Blessed Vision of the Lord's Darshan. ||3||

ਧਨਾਸਰੀ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੮

Raag Dhanaasree Bhagat Namdev

ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥

Eith Kar Bhagath Karehi Jo Jan Thin Bho Sagal Chukaaeeai ||

That humble being, who performs devotional worship in this way, is rid of all fear.

ਧਨਾਸਰੀ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੮

Raag Dhanaasree Bhagat Namdev

ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥

Kehath Naamadhaeo Baahar Kiaa Bharamahu Eih Sanjam Har Paaeeai ||4||2||

Says Naam Dayv, why are you wandering around out there? This is the way to find the Lord. ||4||2||

ਧਨਾਸਰੀ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੯

Raag Dhanaasree Bhagat Namdev

ਮਾਰਵਾਤਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥

Maaravaarr Jaisae Neer Baalehaa Bael Baalehaa Karehalaa ||

As water is very precious in the desert, and the creeper weeds are dear to the camel,

ਧਨਾਸਰੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੯

Raag Dhanaasree Bhagat Namdev

ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥

Jio Kurank Nis Naadh Baalehaa Thio Maerai Man Raameeaa ||1||

And the tune of the hunter's bell at night is enticing to the deer, so is the Lord to my mind. ||1||

ਧਨਾਸਰੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੦

Raag Dhanaasree Bhagat Namdev

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥

Thaeraa Naam Roorro Roop Roorro Ath Rang Roorro Maero Raameeaa ||1|| Rehaao ||

Your Name is so beautiful! Your form is so beautiful! Your Love is so very beautiful, O my Lord. ||1||Pause||

ਧਨਾਸਰੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੧

Raag Dhanaasree Bhagat Namdev

ਜਿਉ ਧਰਣੀ ਕਉ ਇੰਦ੍ਰ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥

Jio Dhharanee Ko Eindhra Baalehaa Kusam Baas Jaisae Bhavaralaa ||

As rain is dear to the earth, and the flower's fragrance is dear to the bumble bee,

ਧਨਾਸਰੀ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੧

Raag Dhanaasree Bhagat Namdev

ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥

Jio Kokil Ko Anb Baalehaa Thio Maerai Man Raameeaa ||2||

And the mango is dear to the cuckoo, so is the Lord to my mind. ||2||

ਧਨਾਸਰੀ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੨

Raag Dhanaasree Bhagat Namdev

ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥

Chakavee Ko Jaisae Soor Baalehaa Maan Sarovar Hansulaa ||

As the sun is dear to the chakvi duck, and the lake of Man Sarovar is dear to the swan,

ਧਨਾਸਰੀ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੩

Raag Dhanaasree Bhagat Namdev

ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

Jio Tharunee Ko Kanth Baalehaa Thio Maerai Man Raameeaa ||3||

And the husband is dear to his wife, so is the Lord to my mind. ||3||

ਧਨਾਸਰੀ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੩

Raag Dhanaasree Bhagat Namdev

ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥

Baarik Ko Jaisae Kheer Baalehaa Chaathrik Mukh Jaisae Jaladhharaa ||

As milk is dear to the baby, and the raindrop is dear to the mouth of the rainbird,

ਧਨਾਸਰੀ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੪

Raag Dhanaasree Bhagat Namdev

ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥

Mashhulee Ko Jaisae Neer Baalehaa Thio Maerai Man Raameeaa ||4||

And as water is dear to the fish, so is the Lord to my mind. ||4||

ਧਨਾਸਰੀ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੪

Raag Dhanaasree Bhagat Namdev

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥

Saadhhik Sidhh Sagal Mun Chaahehi Biralae Kaahoo Ddeethulaa ||

All the seekers, Siddhas and silent sages seek Him, but only a rare few behold Him.

ਧਨਾਸਰੀ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੫

Raag Dhanaasree Bhagat Namdev

ਸਗਲ ਭਵਣ ਤੇਰੇ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

Sagal Bhavan Thaero Naam Baalehaa Thio Naamae Man Beethulaa ||5||3||

Just as Your Name is dear to all the Universe, so is the Lord dear to Naam Dayv's mind. ||5||3||

ਧਨਾਸਰੀ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੫

Raag Dhanaasree Bhagat Namdev

ਪਹਿਲ ਪੁਰੀਏ ਪੁੰਡਰਕ ਵਨਾ ॥

Pehil Pureeeae Punddarak Vanaa ||

First of all, the lotuses bloomed in the woods;

ਧਨਾਸਰੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੬

Raag Dhanaasree Bhagat Namdev

ਤਾ ਚੇ ਹੰਸਾ ਸਗਲੇ ਜਨਾਂ ॥

Thaa Chae Hansaa Sagalae Janaan ||

From them, all the swan-souls came into being.

ਧਨਾਸਰੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੬

Raag Dhanaasree Bhagat Namdev

ਕ੍ਰਿਸਨਾ ਤੇ ਜਾਨਉ ਹਰਿ ਹਰਿ ਨਾਚੰਤੀ ਨਾਚਨਾ ॥੧॥

Kirasaa Thae Jaanoo Har Har Naachanthee Naachanaa ||1||

Know that, through Krishna, the Lord, Har, Har, the dance of creation dances. ||1||

ਧਨਾਸਰੀ (ਭ. ਨਾਮਦੇਵ) (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੭

Raag Dhanaasree Bhagat Namdev

ਪਹਿਲ ਪੁਰਸਾਬਿਰਾ ॥

Pehil Purasaabiraa ॥

First of all, there was only the Primal Being.

ਧਨਾਸਰੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੭

Raag Dhanaasree Bhagat Namdev

ਅਥੋਨ ਪੁਰਸਾਦਮਰਾ ॥

Athhon Purasaadhamaraa ॥

From that Primal Being, Maya was produced.

ਧਨਾਸਰੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੭

Raag Dhanaasree Bhagat Namdev

ਅਸਗਾ ਅਸ ਉਸਗਾ ॥

Asagaa As Ousagaa ॥

All that is, is His.

ਧਨਾਸਰੀ (ਭ. ਨਾਮਦੇਵ) (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੮

Raag Dhanaasree Bhagat Namdev

ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

Har Kaa Baagaraa Naachai Pindhhee Mehi Saagaraa ॥1॥ Rehaao ॥

In this Garden of the Lord, we all dance, like water in the pots of the Persian wheel. ॥1॥Pause॥

ਧਨਾਸਰੀ (ਭ. ਨਾਮਦੇਵ) (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੮

Raag Dhanaasree Bhagat Namdev

ਨਾਚੰਤੀ ਗੋਪੀ ਜੰਨਾ ॥

Naachanthee Gopee Jannaa ॥

Women and men both dance.

ਧਨਾਸਰੀ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੮

Raag Dhanaasree Bhagat Namdev

ਨਈਆ ਤੇ ਬੈਰੇ ਕੰਨਾ ॥

Neeaa Thae Bairae Kannaa ॥

There is no other than the Lord.

ਧਨਾਸਰੀ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੯

Raag Dhanaasree Bhagat Namdev

ਤਰਕੁ ਨ ਚਾ ॥

Tharak N Chaa ॥

Don't dispute this,

ਧਨਾਸਰੀ (ਭ. ਨਾਮਦੇਵ) (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੯

Raag Dhanaasree Bhagat Namdev

ਭ੍ਰਮੀਆ ਚਾ ॥

Bhrameeaa Chaa ॥

And don't doubt this.

ਧਨਾਸਰੀ (ਭ. ਨਾਮਦੇਵ) (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੯

Raag Dhanaasree Bhagat Namdev

ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

Kaesavaa Bachounee Aeeeeae Meeeeeae Eaek Aan Jeeo ||2||

The Lord says, ""This creation and I are one and the same.""||2||

ਧਨਾਸਰੀ (ਭ. ਨਾਮਦੇਵ) (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੬੯੩ ਪੰ. ੧੯

Raag Dhanaasree Bhagat Namdev